

24 ਜੁਲਾਈ, 2018

15 ਸਥਾਨਕ ਵਿਦਿਆਰਥੀ ਸਮਰ ਕੰਪਨੀਆਂ ਸ਼ੁਰੂ ਕਰ ਰਹੇ ਹਨ

ਬ੍ਰੈਂਪਟਨ, ਓਨਟਾਰੀਓ – ਸਥਾਨਕ ਵਿਦਿਆਰਥੀਆਂ ਦਾ ਇੱਕ ਸਮੂਹ ਆਪਣੀ ਸਖ਼ਤ ਮਿਹਨਤ ਅਤੇ ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ (Brampton Entrepreneur Centre) ਅਤੇ ਸਮਰ ਕੰਪਨੀ (Summer Company) ਪ੍ਰੋਗਰਾਮ ਦੇ ਸਹਿਯੋਗ ਕਾਰਨ, ਇਸ ਗਰਮੀ ਐਂਟਰਪ੍ਰੀਨੀਅਰਸ਼ਿਪ ਵਿੱਚ ਪਹਿਲੀ ਵਾਰ ਕੋਸ਼ਿਸ਼ ਕਰ ਰਿਹਾ ਹੈ।

ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ ਦਾ ਸਮਰ ਕੰਪਨੀ ਪ੍ਰੋਗਰਾਮ, 15 ਵਿਦਿਆਰਥੀਆਂ ਦੇ ਨਾਲ ਉਹਨਾਂ ਦੀਆਂ ਕਾਰੋਬਾਰ ਸਬੰਧੀ ਯੋਜਨਾਵਾਂ ਨੂੰ ਸਾਕਾਰ ਰੂਪ ਦੇਣ ਲਈ ਮਿਲ ਕੇ ਕੰਮ ਕਰੇਗਾ। ਸਮਰ ਕੰਪਨੀ 15 ਅਤੇ 29 ਸਾਲ ਵਿਚਕਾਰ ਉਮਰ ਦੇ ਵਿਦਿਆਰਥੀਆਂ ਲਈ ਓਨਟਾਰੀਓ ਸਰਕਾਰ ਦਾ ਪ੍ਰੋਗਰਾਮ ਹੈ, ਜੋ ਗਰਮੀ ਵਿੱਚ ਉਹਨਾਂ ਦਾ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਵਿੱਚ ਉਹਨਾਂ ਦੀ ਮਦਦ ਕਰਦਾ ਹੈ। ਪ੍ਰੋਗਰਾਮ ਵਿਹਾਰਕ (ਪ੍ਰੈਕਟੀਕਲ) ਟ੍ਰੇਨਿੰਗ, ਮੈਂਟਰਸ਼ਿਪ ਅਤੇ \$3000 ਤੱਕ ਦਾ ਵਿੱਤੀ ਅਨੁਦਾਨ ਮੁਹੱਈਆ ਕਰਦਾ ਹੈ।

ਨੌਜਵਾਨ ਰੋਜ਼ਗਾਰ ਅਤੇ ਨੌਜਵਾਨ ਐਂਟਰਪ੍ਰੀਨੀਅਰਸ਼ਿਪ ਲਈ ਨਵੇਂ ਮੌਕਿਆਂ ਲਈ ਸਹਿਯੋਗ ਦੇਣਾ, ਸਿਟੀ ਦੇ [Economic Development Master Plan](#) (ਇਕੋਨੋਮਿਕ ਡੈਵਲੋਪਮੈਂਟ ਮਾਸਟਰ ਪਲਾਨ) ਵਿੱਚ ਪਛਾਣੀ ਗਈ ਇੱਕ ਕਾਰਵਾਈ ਹੈ। ਪਲਾਨ ਅਗਲੇ 20 ਸਾਲਾਂ ਤੱਕ ਨੌਕਰੀਆਂ, ਪ੍ਰਤਿਭਾ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਸਿਟੀ ਲਈ ਟੀਚਾ ਪ੍ਰਾਪਤ ਕਰਨ ਦੀ ਕਾਰਜਨੀਤੀ (ਰੋਡਮੈਪ) ਹੈ। ਨੌਜਵਾਨਾਂ ਨੂੰ ਕਾਰੋਬਾਰ ਵਿੱਚ ਵਿਹਾਰਕ ਅਨੁਭਵ ਪ੍ਰਾਪਤ ਕਰਨ ਵਿੱਚ ਮਦਦ ਕਰਨ ਦਾ ਭਵਿੱਖੀ ਵਿੱਤੀ ਵਿਕਾਸ ਨਾਲ ਸਿੱਧਾ ਸਬੰਧ ਹੈ।

ਇਸ ਸਾਲ ਦੇ ਪ੍ਰੋਗਰਾਮ ਵਿੱਚ ਵਿਦਿਆਰਥੀ ਕਾਰੋਬਾਰੀਆਂ ਲਈ ਸ਼ਾਮਲ ਹੈ, ਫੋਟੋਗ੍ਰਾਫੀ, ਕੱਪੜਿਆਂ ਦੇ ਡਿਜ਼ਾਈਨ ਅਤੇ ਰਿਟੇਲ, ਕਲਾ-ਅਧਾਰਿਤ ਕਾਰੋਬਾਰ, ਅਤੇ ਗ੍ਰਾਫਿਕ ਡਿਜ਼ਾਈਨ। ਸਲਾਹਕਾਰਾਂ ਵੱਲੋਂ ਸਲਾਹ ਅਤੇ ਟ੍ਰੇਨਿੰਗ ਸੈਸ਼ਨਾਂ ਦੇ ਨਾਲ, ਜੋ ਸਮਰ ਕੰਪਨੀ ਪ੍ਰੋਗਰਾਮ ਦਾ ਹਿੱਸਾ ਹਨ, ਐਂਟਰਪ੍ਰੀਨੀਅਰ-ਬਣੇ-ਵਿਦਿਆਰਥੀ ਕਲਾਈਂਟ ਦੀਆਂ ਲੋੜਾਂ ਪੂਰਾ ਕਰਨ ਵਿੱਚ ਅਤੇ ਕਾਰੋਬਾਰ ਸਬੰਧੀ ਥੋੜ੍ਹੀ ਸ਼ੁਰੂਆਤੀ ਆਮਦਨ ਕਮਾਉਣ ਵਿੱਚ ਆਪਣੇ ਸਮੇਂ ਦਾ ਉਪਯੋਗ ਕਰ ਰਹੇ ਹਨ।

[This year's participants](#) (ਇਸ ਸਾਲ ਦੇ ਭਾਗੀਦਾਰ) ਬ੍ਰੈਂਪਟਨ (Brampton) ਅਤੇ ਕੈਲਡੋਨ (Caledon) ਦੇ 120 ਤੋਂ ਵੱਧ ਬਿਨੈਕਾਰਾਂ ਵਿੱਚੋਂ ਚੁਣੇ ਗਏ ਸਨ। ਸਮਰ ਕੰਪਨੀ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਅਤੇ ਗਰਮੀ 2019 ਵਾਸਤੇ ਅਰਜ਼ੀ ਦੇਣ ਲਈ ਅੱਪਡੇਟਾਂ ਵਾਸਤੇ, www.ontario.ca/summercompany 'ਤੇ ਜਾਓ।

ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ ਕਾਰੋਬਾਰੀਆਂ ਨੂੰ ਸਹਿਯੋਗ ਦੇਣ ਲਈ ਅਤੇ ਐਂਟਰਪ੍ਰੀਨੀਅਰਾਂ ਨੂੰ ਜੋੜਨ ਲਈ ਪੂਰਾ ਸਾਲ ਕਾਰਜਕਰਮ ਚਲਾਉਂਦਾ ਹੈ। ਇਹ ਵਿਅਕਤੀਗਤ ਮਸ਼ਵਰੇ ਅਤੇ ਸਲਾਹ ਦੀ ਪੇਸ਼ਕਸ਼ ਵੀ ਕਰਦਾ ਹੈ ਅਤੇ ਨਵੇਂ ਸਥਾਪਤ ਹੋਣ ਵਾਲੇ (ਸਟਾਰਟ-ਅਪ) ਅਤੇ ਸਥਾਪਤ ਕਾਰੋਬਾਰੀਆਂ ਨੂੰ ਸਹਿਯੋਗ ਦੇਣ ਲਈ ਫੰਡਿੰਗ ਅਤੇ ਪ੍ਰੋਗਰਾਮਾਂ ਦਾ ਪਹੁੰਚ ਕੇਂਦਰ ਵੀ ਹੈ।

ਹਵਾਲੇ

“ਅਸੀਂ ਉਸ ਜੋਸ਼, ਸਮਰਪਣ ਅਤੇ ਪੇਸ਼ਾਵਰਾਨਾ ਗੁਣ ਨੂੰ ਪਸੰਦ ਕਰਦੇ ਹਾਂ, ਜੋ ਇਹ ਨੌਜਵਾਨ ਆਪਣੇ ਕਾਰੋਬਾਰਾਂ ਵਿੱਚ ਲਿਆਉਂਦੇ ਹਨ। ਨਵੀਨਤਾ ਅਤੇ ਨੌਜਵਾਨ ਐਂਟਰਪ੍ਰੀਨੀਅਰਸ਼ਿਪ ਜ਼ਰੂਰੀ ਹਨ ਅਤੇ ਅਸੀਂ ਸਾਡੇ ਨੌਜਵਾਨਾਂ ਨੂੰ ਮੌਕੇ ਦੇ ਕੇ ਅਤੇ ਸਫਲ ਹੋਣ ਲਈ ਉਹ ਜਿਸ ਸਹਿਯੋਗ ਦੇ ਹੱਕਦਾਰ ਹਨ, ਉਹਨਾਂ ਨੂੰ ਉਹ ਸਹਿਯੋਗ ਦੇਣਾ ਚਾਹੁੰਦੇ ਹਾਂ ਅਤੇ ਇਹ ਪ੍ਰੋਗਰਾਮ ਉਸਨੂੰ ਹਾਸਲ ਕਰਨ ਵਿੱਚ ਮਦਦ ਕਰਦਾ ਹੈ।”

- *ਬ੍ਰੈਂਪਟਨ ਮੇਅਰ ਲਿੰਡਾ ਜੈਫਰੀ (Linda Jeffrey)*

“ਅਸੀਂ ਗਰਮੀ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਰੱਖਣ ਵਾਲੇ ਸਮਰ ਕੰਪਨੀ ਵਿਦਿਆਰਥੀਆਂ ਨੂੰ ਦੇਖਾਂਗੇ। ਇਹਨਾਂ ਨੌਜਵਾਨ ਐਂਟਰਪ੍ਰੀਨੀਅਰਾਂ ਵਿੱਚੋਂ ਕਾਰੋਬਾਰੀ ਆਗੂਆਂ ਦੀ ਅਗਲੀ ਪੀੜ੍ਹੀ ਹੈ, ਜੋ ਬ੍ਰੈਂਪਟਨ ਵਿੱਚ ਆਰਥਿਕ ਵਿਕਾਸ, ਨੌਕਰੀਆਂ ਅਤੇ ਨਿਵੇਸ਼ ਨੂੰ ਵਧਾਉਣਗੇ।”

- *ਕਾਉਂਸਲਰ ਜੈਫ ਬੋਮੈਨ (Jeff Bowman), ਮੁਖੀ, ਇਕੋਨੋਮਿਕ ਡੈਵਲੋਪਮੈਂਟ*

“ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ ਇਸਦਾ ਮਹੱਤਵਪੂਰਨ ਤੱਤ ਹੈ ਕਿ ਸਿਟੀ ਬ੍ਰੈਂਪਟਨ ਵਿੱਚ ਕਿਸ ਤਰ੍ਹਾਂ ਕਾਰੋਬਾਰੀ ਭਾਈਚਾਰੇ ਨੂੰ ਸੇਵਾ ਦਿੰਦੀ ਹੈ ਅਤੇ ਸਹਿਯੋਗ ਕਰਦੀ ਹੈ। ਸਾਡਾ ਧਿਆਨ ਨੌਕਰੀਆਂ ਅਤੇ ਨਿਵੇਸ਼, ਅਤੇ ਸਮਰ ਕੰਪਨੀ ਜਿਹੇ ਪ੍ਰੋਗਰਾਮਿੰਗ ‘ਤੇ ਕੇਂਦਰਿਤ ਹੈ, ਜਿਸਨੂੰ ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ ਦੁਆਰਾ ਪੇਸ਼ ਕੀਤਾ ਜਾਂਦਾ ਹੈ, ਜੋ ਵਾਧੇ ਲਈ ਮਜ਼ਬੂਤ ਨੀਂਹ ਦਾ ਨਿਰਮਾਣ ਕਰਦਾ ਹੈ।”

- *ਬੌਬ ਡਾਰਲਿੰਗ (Bob Darling), ਡਾਇਰੈਕਟਰ, ਇਕੋਨੋਮਿਕ ਡੈਵਲੋਪਮੈਂਟ ਐਂਡ ਕਲਚਰ, ਸਿਟੀ ਆਫ ਬ੍ਰੈਂਪਟਨ*

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।